

Parent Guide to School Panjabi



ਹਾਜ਼ਰੀ ਅਤੇ ਸਮੇਂ ਦੀ ਪਾਬੰਦੀ

ਤੁਹਾਡੀ ਜ਼ਿੰਮੇਵਾਰੀ: ਇਹ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਹਰ ਰੋਜ਼ ਸਮੇਂ 'ਤੇ ਸਕੂਲ ਜਾਂਦਾ ਹੈ।

ਜੇ ਤੁਹਾਡਾ ਬੱਚਾ ਬੀਮਾਰ ਹੈ: ਐਪ ਜਾਂ ਫ਼ੋਨ ਰਾਹੀਂ ਸਕੂਲ ਨੂੰ ਸੂਚਿਤ ਕਰੋ।

ਸਵੇਰੇ ਦਾ ਸਮਾਂ: ਸਕੂਲ 8:50 ਵਜੇ ਸ਼ੁਰੂ ਹੁੰਦਾ ਹੈ। ਦਰਵਾਜ਼ੇ 8:40 ਵਜੇ ਖੁਲਦੇ ਹਨ।

ਦਿਨ ਦਾ ਅੰਤ: ਸਕੂਲ 3:20 ਵਜੇ ਮੁੱਕਦਾ ਹੈ।

ਛੁੱਟੀਆਂ: ਪਰਿਵਾਰਕ ਛੁੱਟੀਆਂ ਸਕੂਲੀ ਤੋੜ੍ਹ ਦੇ ਦੌਰਾਨ ਲਵੋ, ਸੈਸ਼ਨ ਦੇ ਸਮੇਂ ਨਹੀਂ। ਜੇ ਤੁਸੀਂ 5 ਦਿਨ ਤੋਂ ਵੱਧ ਬਿਨਾ ਆਗਿਆ ਛੁੱਟੀ ਲੈਂਦੇ ਹੋ ਤਾਂ ਮਾਲੀ ਜੁਰਮਾਨੇ ਦਾ ਖਤਰਾ ਹੈ।

ਹਾਜ਼ਰੀ ਕਿਉਂ ਮਹੱਤਵਪੂਰਨ ਹੈ

ਤੁਹਾਡੇ ਬੱਚੇ ਨੂੰ ਦੇਸਤ ਬਣਾਉਣ, ਨਵੀਆਂ ਚੀਜ਼ਾਂ ਸਿੱਖਣ ਅਤੇ ਆਤਮ ਵਿਸ਼ਵਾਸ ਵਧਾਉਣ ਵਿੱਚ ਮਦਦ ਮਿਲਦੀ ਹੈ।

ਨਿਯਮਿਤ ਹਾਜ਼ਰੀ ਭਵਿੱਖ ਦੇ ਕੰਮਾਂ ਲਈ ਚੰਗੀਆਂ ਆਦਤਾਂ ਦਰਸਾਉਂਦੀ ਹੈ।

ਸਕੂਲ ਤੋਂ ਗੈਰਹਾਜ਼ਰੀ ਤੁਹਾਡੇ ਬੱਚੇ ਦੀ ਸਿੱਖਿਆ ਅਤੇ ਤਰੱਕੀ ਨੂੰ ਪ੍ਰਭਾਵਿਤ ਕਰਦੀ ਹੈ।

ਚੰਗੀ ਹਾਜ਼ਰੀ ਲਈ ਸਹਿਯੋਗ

ਸਵੇਰੇ ਅਤੇ ਸ਼ਾਮ ਦੇ ਰੁਟੀਨ ਬਣਾਓ ਤਾਂ ਜੋ ਤੁਹਾਡਾ ਬੱਚਾ ਸਕੂਲ ਲਈ ਤਿਆਰ ਹੋਵੇ।

ਡਾਕਟਰੀ ਮੁਆਇਨਿਆਂ ਨੂੰ ਸਕੂਲ ਦੇ ਸਮਿਆਂ ਤੋਂ ਬਾਹਰ ਰੱਖੋ।

ਤੁਹਾਡੇ ਬੱਚੇ ਦੀ ਹੁਨਰਮੰਦੀ ਅਤੇ ਸਕੂਲ ਵਿੱਚ ਮਿਹਨਤ ਦੀ ਤਾਰੀਫ਼ ਕਰਕੇ ਉਸਦੀ ਹੌਸਲਾ ਅਫ਼ਜ਼ਾਈ ਕਰੋ।

ਹਾਜ਼ਰੀ ਲਈ ਇਨਾਮ

ਹਫ਼ਤਾਵਾਰ ਡੇਜ਼ੇ ਪੌਇੰਟ ਬੱਚਿਆਂ ਨੂੰ ਦਿੱਤੇ ਜਾਂਦੇ ਹਨ, ਹਰ ਕਲਾਸ ਦੇ ਚੋਟੀ ਦੇ 4 ਡੇਜ਼ੇ ਜੇਤੂਆਂ ਨੂੰ ਇਨਾਮ ਮਿਲਦਾ ਹੈ ਅਤੇ ਅਰਧ ਸੈਸ਼ਨ ਦੇ ਅੰਤ ਵਿੱਚ ਨਾ-ਯੂਨੀਫਾਰਮ ਦਿਵਸ ਦਿੱਤਾ ਜਾਂਦਾ ਹੈ।

ਇਨਾਮ ਹਾਸਲ ਕਰਨਾ ਅਤੇ ਸਕੂਲ ਦੀਆਂ ਕਦਰਾਂ ਦੀ ਪੈਰਵੀ ਕਰਨ ਲਈ।

ਹਫ਼ਤਾਵਾਰ ਸਰਟੀਫਿਕੇਟ ਬੱਚਿਆਂ ਨੂੰ ਦਿੱਤੇ ਜਾਂਦੇ ਹਨ, ਜੋ ਫੇਸਬੁੱਕ 'ਤੇ ਮਨਾਇਆ ਜਾਂਦਾ ਹੈ (ਇਜਾਜ਼ਤ ਦੀ ਲੋੜ ਹੈ) ਅਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਂਦਾ ਹੈ।

ਬਿਮਾਰੀ ਲਈ ਹਦਾਇਤਾਂ

ਮਾਮੂਲੀ ਸੁਰਜੀ/ਖਾਂਸੀ: ਤੁਹਾਡਾ ਬੱਚਾ ਸਕੂਲ ਜਾ ਸਕਦਾ ਹੈ ਜੇ ਤਾਪਮਾਨ ਨਹੀਂ ਹੈ।

ਚਿਕਨ ਪੌਕਸ: ਤੁਹਾਡੇ ਬੱਚੇ ਨੂੰ ਉਸ ਸਮੇਂ ਤੱਕ ਘਰ ਵਿੱਚ ਰੱਖੋ ਜਦੋਂ ਤੱਕ ਛਾਲੇ ਸੁੱਕ ਨਹੀਂ ਜਾਂਦੇ (ਲਗਭਗ 5 ਦਿਨ)।

ਜੂਆਂ: ਬੱਚੇ ਨੂੰ ਘਰ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਹੈ; ਉਨ੍ਹਾਂ ਦਾ ਇਲਾਜ ਕਰੋ ਅਤੇ ਸਕੂਲ ਭੇਜੋ।

ਤਾਪਮਾਨ: ਜਦੋਂ ਤੱਕ ਬੁਖਾਰ ਨਹੀਂ ਜਾਂਦਾ, ਬੱਚੇ ਨੂੰ ਘਰ ਵਿੱਚ ਰੱਖੋ।

ਉਲਟੀ ਅਤੇ ਦਸਤ: ਪਿਛਲੇ ਮੌਕੇ ਤੋਂ 48 ਘੰਟਿਆਂ ਦੀ ਗੈਰਹਾਜ਼ਰੀ।